

# ਅੱਖਰਾਂ ਅਤੇ ਅੰਕਾਂ ਨਾਲ ਕੰਮ ਕਰਨਾ ਸਿੱਖਣਾ

ਪਰਿਵਾਰਕ ਸਰੋਤ

ਸਿੱਖਿਆ ਦੇ ਮੁਢਲੇ ਸਾਲਾਂ ਦਾ ਸਿੱਖਿਆ ਢਾਂਚਾ (Early Years Learning Framework) ਇੱਕ ਰਾਸ਼ਟਰੀ ਢਾਂਚਾ ਹੈ ਜੋ ਮੁਢਲੇ ਸਕੂਲਾਂ (ਪ੍ਰੀਸਕੂਲਜ਼) ਅਤੇ ਬਚਪਨ ਦੀਆਂ ਸਾਰੀਆਂ ਸੇਵਾਵਾਂ ਵਿੱਚ ਵਰਤਿਆ ਜਾਂਦਾ ਹੈ। ਇਹ ਸਿੱਖਲਾਈ ਦੇ ਪੰਜ ਨਤੀਜਿਆਂ ਨਾਲ ਮਾਰਗ ਦਰਸ਼ਨ ਕਰਾਉਂਦਾ ਹੈ ਜੋ ਬੱਚਿਆਂ ਨੂੰ ਮਜ਼ਬੂਤ ਅਤੇ ਸਮਰੱਥ ਸਿੱਖਣ ਵਾਲੇ ਬਣਨ ਵਿੱਚ ਸਹਾਇਤਾ ਕਰਦੇ ਹਨ।

ਪੰਜਵਾਂ (5) ਨਤੀਜਾ ਬੱਚਿਆਂ ਦੇ ਪ੍ਰਭਾਵਸ਼ਾਲੀ ਸੰਚਾਰਕ ਬਣਨ ਬਾਰੇ ਹੈ। ਇਸ ਦਾ ਮਤਲਬ ਹੈ ਕਿ ਉਹ ਭਾਸ਼ਾ ਬਾਰੇ ਸਿੱਖ ਸਕਦੇ ਹਨ, ਸੁਣ ਕੇ ਅਵਾਜ਼ਾਂ, ਕਹਾਣੀਆਂ ਅਤੇ ਗਾਣਿਆਂ ਵਿੱਚਲੀਆਂ ਅਵਾਜ਼ਾਂ ਅਤੇ ਨਮੂਨਿਆਂ ਬਾਰੇ ਦੱਸ ਸਕਦੇ ਹਨ ਅਤੇ ਉਨ੍ਹਾਂ ਬਾਰੇ ਜਵਾਬ ਦੇ ਸਕਦੇ ਹਨ। ਬੱਚੇ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਤਕਨੋਲੋਜੀ ਦੀ ਵਰਤੋਂ ਕਰ ਕੇ ਨਵੀਂ ਜਾਣਕਾਰੀ ਦੀ ਪੜਚੋਲ ਅਤੇ ਆਪਣੇ ਵਿਚਾਰਾਂ ਦੀ ਨੁਮਾਇੰਦਗੀ ਕਰ ਸਕਦੇ ਹਨ। ਉਹ ਗਣਿਤ ਦੀਆਂ ਧਾਰਨਾਵਾਂ ਜਿਵੇਂ ਨੰਬਰਾਂ, ਗਿਣਤੀ, ਮਾਪ ਅਤੇ ਆਕਾਰ ਬਾਰੇ ਸਿੱਖਦੇ ਹਨ।

ਸਿੱਖਿਆ ਦੇ ਮੁਢਲੇ ਸਾਲਾਂ ਦਾ ਸਿੱਖਿਆ ਢਾਂਚਾ (Early Years Learning Framework) ਬਾਰੇ ਵਧੇਰੇ ਜਾਣਕਾਰੀ ਲਈ ਇਥੇ ਜਾਓ: <https://www.dese.gov.au/collections/translations-belonging-being-and-becoming-early-years-learning-framework-australia>

## ਟੈਲੀਫੋਨ ਦੁਭਾਸ਼ਿਆਈ ਸੇਵਾ

ਜੇ ਤੁਹਾਨੂੰ ਵਧੇਰੇ ਜਾਣਕਾਰੀ ਦੀ ਲੋੜ ਹੈ ਤਾਂ ਕਿਰਪਾ ਕਰਕੇ ਤੁਹਾਡੇ ਬੱਚੇ ਦੇ ਪ੍ਰੀ ਸਕੂਲ ਜਾਂ ਮੁਢਲੀ ਬਚਪਨ ਸੇਵਾਨਾਲ ਸੰਪਰਕ ਕਰੋ। ਜੇ ਤੁਹਾਨੂੰ ਆਪਣੀ ਪੁੱਛਗਿੱਛ ਵਿੱਚ ਸਹਾਇਤਾ ਕਰਨ ਲਈ ਕਿਸੇ ਦੁਭਾਸ਼ੀਏ ਦੀ ਜ਼ਰੂਰਤ ਹੈ ਤਾਂ ਕਿਰਪਾ ਕਰਕੇ 131 450 'ਤੇ ਟੈਲੀਫੋਨ ਇੰਟਰਪ੍ਰੈਟਰ ਸੇਵਾ ਨੂੰ ਫੋਨ ਕਰੋ ਅਤੇ ਤੁਹਾਡੀ ਆਪਣੀ ਭਾਸ਼ਾ ਵਿੱਚ ਦੁਭਾਸ਼ੀਏ ਦੀ ਮੰਗ ਕਰੋ। ਅਪਰੇਟਰ ਤੁਹਾਡੇ ਵਲੋਂ ਦਿੱਤੇ ਗਏ ਨੰਬਰ ਤੇ ਫੋਨ ਕਰਕੇ ਤੁਹਾਡੀ ਪੁੱਛਗਿੱਛ ਵਿੱਚ ਤੁਹਾਡੀ ਮਦਦ ਕਰਨ ਲਈ ਇੱਕ ਦੁਭਾਸ਼ੀਏ ਨੂੰ ਲਾਈਨ 'ਤੇ ਲਿਆਏਗਾ। ਤੁਹਾਨੂੰ ਇਸ ਸੇਵਾ ਲਈ ਕੋਈ ਭੁਗਤਾਨ ਨਹੀਂ ਕਰਨੀ ਪਵੇਗੀ।

## ਸਕੂਲ ਵਿੱਚ ਸਿੱਖਿਆ ਲੈਣੀ

### ਮੁੱਢਲੀ ਸਿੱਖਿਆ

### ਇੱਕ ਪ੍ਰਭਾਵਸ਼ਾਲੀ ਸੰਚਾਰਕ ਬਣਨ ਦਾ ਮਤਲਬ ਹੈ:

ਬੱਚੇ ਜਾਣਦੇ ਹਨ ਕਿ ਉਹ  
ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ  
ਨੰਬਰ, ਗਿਣਤੀ ਅਤੇ ਮਾਪ ਦੀ  
ਵਰਤੋਂ ਕਰ ਸਕਦੇ ਹਨ

ਬੱਚੇ ਕਹਾਣੀਆਂ ਅਤੇ ਗਾਣੇ  
ਸੁਣ ਕੇ ਸਮਝ ਸਕਦੇ ਹਨ ਅਤੇ  
ਉਹ ਖੁਦ ਆਪ ਕਹਾਣੀਆਂ  
ਅਤੇ ਗਾਣੇ ਲਿਖ ਸਕਦੇ ਹਨ।

ਬੱਚਿਆ ਨੇ ਸੰਗੀਤ, ਰੋਲ ਪਲੇ,  
ਕਲਾ ਅਤੇ ਨਿਰੂ ਦੁਆਰਾ ਜੋ  
ਕੁੱਝ ਸਿੱਖਿਆ ਹੈ, ਉਸ ਨੂੰ  
ਸਾਂਝਾ ਕਰ ਸਕਦੇ ਹਨ

ਬੱਚੇ ਆਪਣੇ ਸਭਿਆਚਾਰਾਂ  
ਅਤੇ ਆਪਣੀਆਂ ਭਾਸ਼ਾਵਾਂ  
ਵਿੱਚਲੀਆਂ ਕਹਾਣੀਆਂ  
ਸਾਂਝੀਆਂ ਕਰ ਸਕਦੇ ਹਨ।

ਵਿਦਿਆਰਥੀ ਆਪਣੇ ਵਿਚਾਰਾਂ  
ਦਾ ਵਿਕਾਸ ਅਤੇ ਪ੍ਰਗਟਾਵਾ ਕਰ  
ਸਕਦੇ ਹਨ (ਵਿਸ਼ਾ: ਅੰਗਰੇਜ਼ੀ  
ਅਤੇ ਗਣਿਤ)

ਵਿਦਿਆਰਥੀ ਗਲਬਾਤ ਨੂੰ ਸੁਣ,  
ਬੋਲ, ਪੜ੍ਹ ਅਤੇ ਲਿਖ ਸਕਦੇ ਹਨ  
(ਵਿਸ਼ਾ: ਅੰਗਰੇਜ਼ੀ ਅਤੇ ਗਣਿਤ)

ਵਿਦਿਆਰਥੀ ਆਪਣੀ ਰੋਜ਼ਾਨਾ  
ਜ਼ਿੰਦਗੀ ਵਿੱਚ ਗਣਿਤ ਦੇ ਹੁਨਰਾਂ  
ਦੀ ਵਰਤੋਂ ਕਰ ਸਕਦੇ ਹਨ  
(ਵਿਸ਼ਾ: ਗਣਿਤ)

ਵਿਦਿਆਰਥੀ ਦੂਜਿਆਂ ਨਾਲ  
ਗਲਬਾਤ ਕਰਨ ਲਈ ਸਕੂਲ ਅਤੇ  
ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ  
ਤਕਨੋਲੋਜੀ ਦੀ ਵਰਤੋਂ ਕਰ ਸਕਦੇ  
ਹਨ (ਵਿਸ਼ਾ: ਇਨਫਰਮੇਸ਼ਨ ਐਂਡ  
ਕਮਯੂਨੀਕੇਸ਼ਨ ਤਕਨੋਲੋਜੀ)